

44

## ਜਦੋਂ ਸਹਿਮਤ ਹੋਣਾ ਅੰਖਾ ਹੋਵੇ (15:35-41)

ਰਸੂਲਾਂ ਦੇ ਕੰਮ 15 ਅਧਿਆਏ ਇਕ ਝਟਕੇ ਨਾਲ ਖਤਮ ਹੁੰਦਾ ਹੈ। ਪਾਠ ਦੇ ਬਹੁਤੇ ਹਿੱਸੇ ਵਿਚ ਪੌਲਸ ਅਤੇ ਬਰਨਬਾਸ ਕਲੀਸੀਆ ਨੂੰ ਫੁੱਟ ਤੋਂ ਬਚਾਉਣ ਲਈ ਸੁਆਰਥ ਰਹਿਤ ਤਰੀਕੇ ਨਾਲ ਕਲੀਸੀਆ ਦੇ ਝਗੜੇ ਨਥੇ ਰਹੇ। ਫਿਰ, ਆਖਰੀ ਆਇਤਾਂ ਵਿਚ ਅਸੀਂ ਪੜ੍ਹਦੇ ਹਾਂ ਕਿ ਪੌਲਸ ਅਤੇ ਬਰਨਬਾਸ ਨਿੱਜੀ ਮਤਭੇਦ ਦੂਰ ਨਹੀਂ ਕਰ ਸਕੇ ਜਿਸ ਕਰਕੇ ਉਹ ਇਕ ਦੂਜੇ ਤੋਂ ਵੱਖ ਹੋ ਗਏ।

ਜੇ ਲੂਕਾ ਦੀ ਥਾਂ ਮੈਂ ਹੁੰਦਾ ਤਾਂ ਮੈਂ ਇਹ ਪ੍ਰਭਾਵ ਛੱਡਣ ਦਾ ਭੁਲੇਖਾ ਖਾ ਜਾਂਦਾ ਕਿ ਪੌਲਸ ਅਤੇ ਬਰਨਬਾਸ ਵਿਚ ‘ਬਹੁਤ ਝਗੜਾ ਹੋਇਆ।’ ਮੈਂ ਕਹਿੰਦਾ ਕਿ ਪਹਿਲੀ ਯਾਤਰਾ ਵਿਚ ਕਾਇਮ ਮੰਡਲੀਆਂ ਕੋਲ ਦੁਬਾਰਾ ਜਾਣ ਦਾ ਫੈਸਲਾ ਕਰਨ ਤੇ ਉਨ੍ਹਾਂ ਨੇ ਨਿਚੋੜ ਕੱਢਿਆ ਕਿ ਉਹ ਇਕ ਦੀ ਥਾਂ ਦੋ ਟੋਲੀਆਂ ਬਣਾ ਲੈਣ ਅਤੇ ਇਸ ਨਾਲ ਦੁਗਣਾ ਫਾਇਦਾ ਹੋਣ ਦੇ ਨਾਲ ਨਾਲ ਕੰਮ ਵੀ ਵਧੇਗਾ ਅਤੇ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ। ਲੂਕਾ ਇਸ ਲਾਲਚ ਵਿਚ ਨਹੀਂ ਆਇਆ। ਨਾ ਸਿਰਫ ਬਾਈਬਲ ਦੇ ਪਾਤਰਾਂ, ਸਗੋਂ ਬਾਈਬਲ ਦੇ ਨਾਇਕਾਂ ਨੂੰ ਵੀ ਅਸੀਂ ਆਮ ਵਾਂਗ ਹੀ ਵਿਖਾਉਂਦੇ ਹਾਂ, ਉਵੇਂ ਨਹੀਂ ਜਿਵੇਂ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ।

ਲੂਕਾ ਨੇ ਪੌਲਸ ਅਤੇ ਬਰਨਬਾਸ ਦੇ ਝਗੜੇ ਦੀ ਗੱਲ ਕਿਉਂ ਲਿਖੀ? ਯਕੀਨਨ ਹੀ ਇਹ ਕਿਸੇ ਆਦਮੀ ਨੂੰ ਸ਼ਰਮਿੰਦਾ ਕਰਨ ਲਈ ਨਹੀਂ ਲਿਖੀ ਗਈ।<sup>1</sup> ਸਗੋਂ ਭਾਈਆਂ ਨੂੰ ਇਸ ਘਟਨਾ ਤੋਂ ਇਹ ਸਿਖਾਉਣ ਲਈ ਸੀ ਕਿ ਝਗੜੇ ਨੂੰ ਕਿਵੇਂ ਨਥੇ ਰਹੇ। ਪਿਛਲੇ ਦੋ ਪਾਠਾਂ ਵਿਚ ਅਸੀਂ ਕਲੀਸੀਆ ਵਿਚ ਪੈਦਾ ਹੋਏ ਝਗੜਿਆਂ ਨੂੰ ਸੁਲਝਾਉਣ ਤੇ ਚਰਚਾ ਕੀਤੀ ਸੀ। ਪਰ ਕਈ ਵਾਰ ਸਾਨੂੰ ਲਗਦਾ ਨਹੀਂ ਹੈ ਕਿ ਪੈਦਾ ਹੋਈ ਮੁਸ਼ਕਿਲ ਦਾ ਹੱਲ ਹੋ ਜਾਵੇਗਾ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਵਿਚ ਇਸ ਦੇ ਕੁਝ ਜਵਾਬ ਦਿੱਤੇ ਗਏ ਹਨ।

### ਇਕ ਰਾਰਮਾ-ਰਾਰਮ ਬਹਿਸ

ਇਕ ਸੁਝਾਅ ਦਿੱਤਾ ਜਾਂਦਾ ਹੈ (15: 35, 36)

ਕਹਾਣੀ ਨੂੰ ਦਿਮਾਗ ਵਿਚ ਰੱਖ ਕੇ ਸ਼ੁਰੂ ਕਰਦੇ ਹਾਂ। ਪਿਛਲਾ ਪਾਠ 15:35 ਨਾਲ ਖਤਮ ਹੋਇਆ ਸੀ: ‘ਪਰ ਪੌਲਸ ਅਤੇ ਬਰਨਬਾਸ ਅੰਤਾਕੀਆ ਵਿਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੂ ਦਾ ਵਚਨ ਸਿਖਾਲਦੇ ਅਤੇ ਉਹਦੀ ਖੁਸ਼ਬੁਰੀ ਸੁਣਾਉਂਦੇ ਸਨ।’

ਸਾਨੂੰ ਨਹੀਂ ਪਤਾ ਕਿ ਯਹੂਸ਼ਲਮ ਦੀ ਸਭਾ ਦੇ ਬਾਅਦ ਉਹ ਅੰਤਾਕੀਆ ਵਿਚ ਕਿੰਨੀ ਦੇਰ ਰਹੇ ਹੋਣਗੇ। ਸ਼ਾਇਦ ਪੌਲਸ ਨੇ ਗਲਾਤੀਆ ਦੇ ਮਸੀਹੀਆਂ ਨੂੰ<sup>1</sup> ਇਸੇ ਦੌਰਾਨ ਖਤ ਲਿਖਿਆ।<sup>2</sup> ਗਲਾਤੀਆਂ 2: 11-16 ਵਾਲੀ ਘਟਨਾ ਜਦ ਪੌਲਸ ਨੂੰ ਗੈਰ ਕੌਮਾਂ ਤੋਂ ਆਏ ਭਾਈਆਂ<sup>3</sup> ਨਾਲ ਖਾਣਾ ਛੱਡਣ ਤੇ ਪਤਰਸ ਨੂੰ ਛਿੜਕਣਾ ਪਿਆ ਸੀ, ਵੀ ਸ਼ਾਇਦ ਇਸੇ ਸਮੇਂ ਦੀ ਘਟਨਾ ਹੋ ਸਕਦੀ ਹੈ। ਜੇ ਇਵੇਂ ਹੈ, ਤਾਂ ਗਲਾਤੀਆਂ 2 ਵਿਚ ਇਕ ਵਾਕਾਂਸ ਸਾਡੇ ਅਧਿਐਨ ਲਈ ਮਹੱਤਵਪੂਰਣ ਹੋ ਜਾਂਦਾ ਹੈ: ‘‘ਅਤੇ ਬਾਕੀ ਯਹੂਦੀਆਂ ਨੇ ਵੀ ਉਹਦੇ ਨਾਲ ਦੁਰੰਗੀ ਕੀਤੀ ਐਥੋਂ ਤੀਕ ਜੋ ਬਰਨਬਾਸ ਵੀ ਉਨ੍ਹਾਂ ਦੀ ਦੁਰੰਗੀ ਨਾਲ ਭਰਮਾਇਆ ਗਿਆ’’ (ਗਲਾਤੀਆਂ 2: 13)। ਪੌਲਸ ਜ਼ਰੂਰ ਹੀ ਬਰਨਬਾਸ ਦੇ ਰਵੱਈਏ ਤੋਂ ਨਾਖੂਸ ਹੋਇਆ ਹੋਵੇਗਾ ਅਤੇ ਉਸ ਨੂੰ ਡੂੰਘੀ ਸੱਟ ਲੰਗੀ ਹੋਵੇਗੀ। ਇਸ ਤੋਂ ਸਾਨੂੰ ਬੜੀ ਸੰਭਾਵਨਾ ਨਜ਼ਰ ਆਉਂਦੀ ਹੈ ਕਿ ਰਸੂਲਾਂ ਦੇ ਕੰਮ 15: 36-39 ਦੀਆਂ ਘਟਨਾਵਾਂ ਤੋਂ ਪੌਲਸ ਅਤੇ ਬਰਨਬਾਸ ਦੀ ਦੋਸਤੀ ਵਿਚ ਖਿਚਾਉ ਆਇਆ ਸੀ।

ਅੰਤਾਕੀਆ ਵਿਚ ਇਕੱਠੇ ਕੰਮ ਕਰਨ ਦੇ ਬਾਅਦ ਪੌਲਸ ਨੇ ਫੈਸਲਾ ਕੀਤਾ ਕਿ ਫੇਰ ਤੋਂ ਕੰਮ ਕਰਨ ਲਈ ਨਿੱਕਲਿਆ ਜਾਵੇ। ਅਸੀਂ ਪੜ੍ਹਦੇ ਹਾਂ ਕਿ ‘‘ਕਈ ਦਿਨ ਪਿੱਛੋਂ ਪੌਲਸ ਨੇ ਬਰਨਬਾਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿਚ ਜਿੱਥੇ ਅਸਾਂ ਪ੍ਰਮੇਸ਼ਵਰ ਦਾ ਵਚਨ ਸੁਣਾਇਆ ਸੀ ਫੇਰ ਜਾ ਕੇ ਭਾਈਆਂ ਦੀ ਖਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ’’ (15: 36)। ਬਪਤਿਸਮਾ ਦੇ ਕੇ ਲੋਕਾਂ ਨੂੰ ਭੁਲਾਇਆ ਨਹੀਂ ਜਾ ਸਕਦਾ: ‘‘ਗ੍ਰੋਟ ਕਮੀਸ਼ਨ ਦਾ ਐਲਾਨ ਹੈ ਕਿ ਨਵੇਂ ਮਸੀਹੀਆਂ ਦਾ ਪਾਲਣ ਪੋਸ਼ਣ ਕੀਤੇ ਬਗੈਰ ਅਸੀਂ ਗੁਆਚੇ ਹੋਏ ਲੋਕਾਂ ਤੱਕ ਖੁਸ਼ਬੁਰੀ ਲਿਜਾਣ ਲਈ ਤਿਆਰ ਨਹੀਂ ਹਾਂ।<sup>4</sup> ਪੁਰਾਣੇ ਬਹੁਤ ਸਾਰੇ ਪ੍ਰਚਾਰਕ ਸਮੇਂ-ਸਮੇਂ ਤੇ ਉਨ੍ਹਾਂ ਇਲਾਕਿਆਂ ਵਿਚ ਜਾਂਦੇ ਹਨ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਬਪਤਿਸਮੇ ਦਿੱਤੇ ਸਨ ਤਾਂ ਜੋ ਉਹ ਉਨ੍ਹਾਂ ਰੂਹਾਂ ਦਾ ਪਾਲਣ ਪੋਸ਼ਣ ਕਰ ਸਕਣ।

ਪੌਲਸ ਦੇ ਪ੍ਰੋਗਰਾਮ ਦਾ ਮਕਸਦ (ਘੱਟੋ ਘੱਟ ਇੱਕੋ ਗਲ ਜਿਸ ਦਾ ਜ਼ਿਕਰ ਹੈ) ਪਹਿਲਾਂ ਕਾਇਮ ਹੋਈਆਂ ਮੰਡਲੀਆਂ ਨੂੰ ਮਜ਼ਬੂਤ ਕਰਨਾ ਸੀ। ਗਲਾਤੀਆਂ ਦੀ ਪੱਤਰੀ ਤੋਂ ਸੰਕੇਤ ਮਿਲਦਾ ਹੈ ਕਿ ਉਹ ਯਹੂਦੀ ਸਿੱਖਿਆ ਦੇਣ ਵਾਲਿਆਂ ਤੋਂ ਫਿਕਰਮੰਦ ਸੀ, ਜਿਸ ਨਾਲ ਅੰਤਾਕੀਆ ਦੀ ਕਲੀਸੀਆ ਵਿਚ ਗੁਰਸ਼ੁਭ ਫੈਲ ਗਈ ਸੀ। ਜਿਵੇਂ ਅਸੀਂ ਵੇਖਾਂਗੇ ਕਿ ਉੱਚੇ ਜਾਣ ਨਾਲ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਸਕਣ।

### ਮਤਭੇਦ ਸਾਹਮਣੇ ਆਉਂਦਾ ਹੈ (15: 37-39ਅ)

ਬਰਨਬਾਸ ਨੂੰ ਪੌਲਸ ਦਾ ਸੁਝਾਅ ਪਸੰਦ ਸੀ ਪਰ ਉਨ੍ਹਾਂ ਨੇ ਆਪਣਾ ਵੀ ਸੁਝਾਅ ਜੋੜ ਦਿੱਤਾ: ‘‘ਅਤੇ ਬਰਨਬਾਸ ਦੀ ਇਹ ਸਲਾਹ ਹੋਈ ਕਿ ਅਸੀਂ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਸਦਾਉਂਦਾ ਹੈ’’ (ਆਇਤ 37)। ਤੁਹਾਨੂੰ ਯਾਦ ਹੋਵੇਗਾ ਕਿ ਯੂਹੰਨਾ ਮਰਕੁਸ ਨੇ ਜੋ ਬਰਨਬਾਸ ਦਾ ਚਚੇਰਾ ਭਰਾ ਸੀ (ਕੁਲੱਸੀਆਂ 4: 10), ਪੌਲਸ ਅਤੇ ਬਰਨਬਾਸ ਦੀ ਪਹਿਲੀ ਯਾਤਰਾ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ ਪਰ ਪੰਡੂਲੀਆ ਦੇ ਪਰਗਾ ਵਿਚ ਉਹ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ (13: 13)।

ਦੂਜੀ ਯਾਤਰਾ ਵਿਚ ਬਰਨਬਾਸ ਨੇ ਮਰਕੁਸ ਨੂੰ ਆਪਣੇ ਨਾਲ ਲਿਜਾਣ ਦੀ ਇੱਛਾ ਕਿਉਂ ਕੀਤੀ? ਸ਼ਾਇਦ ਮਰਕੁਸ ਨੇ ਬਰਨਬਾਸ ਤੋਂ ਮਾਫ਼ੀ ਮੰਗ ਲਈ ਹੋਵੇ ਕਿ ‘‘ਮੈਨੂੰ ਅਫਸੋਸ ਹੈ ਕਿ

ਮੈਂ ���ੱ� ਕੇ ਚਲਾ ਗਿਆ ਸਾਂ। ਮੈਨੂੰ ਪਤਾ ਹੈ ਕਿ ਮੈਂ ਗਲਤ ਸੀ, ਪਰ ਮੈਨੂੰ ਇਕ ਹੋਰ ਮੌਕਾ ਦਿਓ। ਮੈਂ ਵਾਅਦਾ ਕਰਦਾ ਹਾਂ ਕਿ ਐਤਕੀਂ ਤੁਹਾਨੂੰ ਸ਼ਰਮਿੰਦਾ ਨਹੀਂ ਕਰਾਂਗਾ।' ਕਾਰਣ ਜੋ ਵੀ ਹੋਵੇ, ਉਪਦੇਸ਼ ਦੇ ਉਤਰ ਨੇ ਮਰਕੁਸ ਨੂੰ ਇਕ ਹੋਰ ਮੌਕਾ ਦੇਣ ਵਿਚ ਖੁਸ਼ੀ ਵਿਖਾਈ।

ਪੌਲਸ ਖੁਸ਼ ਨਹੀਂ ਸੀ। ਉਹਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮਰਕੁਸ ਐਨਾ ਸਿਆਣਾ ਹੋ ਚੁਕਾ ਹੈ ਕਿ ਉਹਨੂੰ ਦੁਬਾਰਾ ਨਾਲ ਲੈਣ ਦਾ ਖਤਰਾ ਲੈ ਲਿਆ ਜਾਵੇ। ਇਸ ਲਈ ‘ਪੌਲਸ ਨੇ ਚੰਗਾ ਨਾ ਜਾਣਿਆ ਕਿ ਉਹਨੂੰ ਨਾਲ ਲੈ ਚੱਲੇ ਜਿਹੜਾ ਪੰਡੂਲੀਆ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ’ (15:38)। ‘ਚੰਗਾ ਨਾ ਜਾਣਿਆ’ ਸਥਦ ਨਿਰੰਤਰ ਕ੍ਰਿਆ ਵੱਲ ਇਸ਼ਾਰਾ ਕਰਦਾ ਹੈ।<sup>5</sup> ਬਰਨਬਾਸ ਕਹਿੰਦਾ ਰਿਹਾ ਕਿ ਉਹ ਉਨ੍ਹਾਂ ਨੂੰ ਮਰਕੁਸ ਨੂੰ ਨਾਲ ਲੈ ਲੈਣ, ਜਦ ਕਿ ਪੌਲਸ ਕਹਿੰਦਾ ਰਿਹਾ ਕਿ ਉਸ ਨੂੰ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਵਿਚਕਾਰ ਹੋਈ ਗੱਲਬਾਤ ਦੱਸੀ ਤਾਂ ਨਹੀਂ ਗਈ ਪਰ ਕਲਪਨਾ ਕਰਨਾ ਅੱਖਾ ਨਹੀਂ ਹੈ।<sup>6</sup>

ਬਰਨਬਾਸ: ‘ਮੈਨੂੰ ਲਗਦਾ ਹੈ ਕਿ ਸਾਨੂੰ ਮਰਕੁਸ ਨੂੰ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।’

ਪੌਲਸ: ‘‘ਨਹੀਂ। ਪ੍ਰਭੂ ਦਾ ਕਹਿਣਾ ਹੈ, ‘ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਂਹ ਨੂੰ ਵੇਖੇ ਤਾਂ ਉਹ ਪ੍ਰਮੋਸ਼ਵਰ ਦੇ ਰਾਜ ਦੇ ਯੋਗ ਨਹੀਂ’ [ਲੂਕਾ 9:62]।’

ਬਰਨਬਾਸ: ‘ਉਹਦਾ ਇਹ ਵੀ ਤਾਂ ਕਹਿਣਾ ਹੈ ਕਿ ‘ਧੰਨ ਉਹ ਜਿਹੜੇ ਦਇਆਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ’ [ਮੱਤੀ 5:7]।’

ਪੌਲਸ: ‘‘ਇਹ ਸਫਰ ਅਸਾਨ ਨਹੀਂ ਹੋਵੇਗਾ, ਅਤੇ ਸਾਨੂੰ ਆਪਣੇ ਨਾਲ ਖੜਨ ਵਾਲੇ ਹਰ ਬੰਦੇ ਤੇ ਭਰੋਸਾ ਹੋਣਾ ਜ਼ਰੂਰੀ ਹੈ। ਬੁੱਧਵਾਨ ਕਹਿੰਦਾ ਹੈ, ‘ਬਿਪਤਾ ਦੇ ਵੇਲੇ ਬੇਵਿਸਾਹੇ ਮਨੁੱਖ ਦਾ ਵਿਸਾਹ ਕਰਨਾ ਖਰਾਬ ਦੰਦ ਅਤੇ ਮੌਚੇ ਹੋਏ ਪੈਰ ਵਰਗਾ ਹੈ’ [ਕਹਾਉਤਾਂ 25:19]।’

ਬਰਨਬਾਸ: ‘‘ਤੂੰ ਮੈਨੂੰ ਬਾਈਬਿਲ ਵਿੱਚੋਂ ਤਾਂ ਦੱਸ ਰਿਹਾ ਹੋਂ, <sup>8</sup> ਪਰ ਦਾਊਂਦ, ਯੋਨਾ ਅਤੇ ਹੋਰਾਂ ਦੀਆਂ ਕਹਾਣੀਆਂ ਵੀ ਤਾਂ ਭੁੱਲਣ ਵਾਲੀਆਂ ਨਹੀਂ। ਜੇ ਖੁਦਾ ਦੀ ਮਰਜ਼ੀ ਲੋਕਾਂ ਨੂੰ ਦੂਜਾ ਮੌਕਾ ਦੇਣ ਦੀ ਹੈ ਤਾਂ ਅਸੀਂ ਕਿਉਂ ਰੋੜਾ ਬਣੀਏ?’’

ਪੌਲਸ: ‘‘ਬਰਨਬਾਸ ਜੇ ਉਹ ਤੇਰਾ ਭਰਾ ਨਾ ਹੁੰਦਾ ਤਾਂ ਭਲਾ ਤੂੰ ਉਹਦੀ ਸਿਫਾਰਸ਼ ਕਰਦਾ! ’’

ਬਰਨਬਾਸ: ‘‘ਤੂੰ ਤਾਂ ਮੇਰਾ ਭਰਾ ਨਹੀਂ ਹੈਂ, ਪਰ ਯਹੂਸਲਮ ਵਿਚ ਮੈਂ ਤੇਰੀ ਵੀ ਸਿਫਾਰਸ਼ ਕੀਤੀ ਸੀ,<sup>9</sup> ਯਾਦ ਹੈ ਨਾ?’’

ਆਇਤ 39 ਕਹਿੰਦੀ ਹੈ ਕਿ ‘‘ਉਨ੍ਹਾਂ ਵਿਚ ਐਨਾ ਵਿਗਾੜ ਹੋਇਆ’’ ਪੰਜਾਬੀ ਅਤੇ ਯੂਨਾਨੀ ਦੋਹਾਂ ਭਾਸ਼ਾਵਾਂ ਵਿਚ ਲਗਦਾ ਹੈ ਕਿ ਉਨ੍ਹਾਂ ਵਿਚ ਬਹੁਤ ਬਹਿਸ-ਮੁਬਾਹਸਾ ਹੋਇਆ। ਸਾਇਦ ਉਹ ਆਪੇ ਤੋਂ ਬਾਹਰ ਹੋ ਕੇ ਇਕ ਦੂਜੇ ਨੂੰ ਬੁਰਾ ਭਲਾ ਕਹਿਣ ਲੱਗੇ। ਪੌਲਸ ਨੇ ਬਾਅਦ ਵਿਚ ਲਿਖਿਆ ਕਿ ‘‘ਪ੍ਰੇਮ ਧੀਰਜਵਾਨ ... ਹੈ’’ (1 ਕਰਿੰਬੀਆਂ 13:4, 5)। ਇਹ ਸਥਦ ਲਿਖਦਿਆਂ ਕੁਝ ਸਾਲ ਪਹਿਲਾਂ ਆਪਣੇ ਦੋਸਤ ਨਾਲ ਹੋਈ ਤੂੰ-ਤੂੰ ਮੈਂ-ਮੈਂ ਨੂੰ ਯਾਦ ਕਰਕੇ ਉਹ ਥੋੜ੍ਹਾ ਸ਼ਰਮਿੰਦਾ ਤਾਂ ਹੋਇਆ ਹੋਵੇਗਾ। ਯਕੀਨ ਹੀ, ਪੌਲਸ ਇਸ ਮੌਕੇ ਤੇ ਖਿਲ ਗਿਆ ਸੀ!

**ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ (15: 39ਆ-41)**

ਕੁਝ ਦੇਰ ਬਾਅਦ ਇਹ ਸਾਫ਼ ਹੋ ਗਿਆ ਕਿ ਪੌਲਸ ਅਤੇ ਬਰਨਬਾਸ ਘੱਟੋ ਘੱਟ ਕੁਝ ਵਕਤ ਲਈ ਆਪਣੇ ਮਤਭੇਦ ਭੁਲਾ ਨਹੀਂ ਸਕੇ। ਉਨ੍ਹਾਂ ਨੇ ਕਾਇਮ ਹੋਈਆਂ ਕਲੀਸੀਆਵਾਂ ਵਿਚ ਜਾਣ ਦੇ ਕੰਮ ਨੂੰ ਵੰਡਣ ਦਾ ਫੈਸਲਾ ਕਰ ਲਿਆ। ਬਰਨਬਾਸ ਕੁਪਰੁਸ ਦਾ ਰਹਿਣ ਵਾਲਾ ਸੀ (4: 36), ਜਿਸ ਕਰਕੇ ਉਹਨੇ ਉੱਥੋਂ ਦਾ ਕੰਮ ਪੂਰਾ ਕਰਨਾ ਸੀ,<sup>10</sup> ਅਤੇ ਪੌਲਸ ਨੇ ਏਸੀਆ ਮਾਈਨਰ ਵਿਚ ਜਾਣਾ ਸੀ। ਆਇਤ 39ਆ ਕਹਿੰਦੀ ਹੈ ਕਿ ਉਹ ‘‘ਇਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚਲਿਆ ਗਿਆ।’’ ਰਸੂਲਾਂ ਦੇ ਕੰਮ ਕਿਤਾਬ ਵਿਚ ਬਰਨਬਾਸ ਬਾਰੇ ਇੱਥੋਂ ਆਖਰੀ ਵਾਰ ਪੜ੍ਹਨ ਨੂੰ ਮਿਲਦਾ ਹੈ। ਸਾਡੇ ਵਾਂਗ ਬਰਨਬਾਸ ਵਿਚ ਵੀ ਖਾਮੀਆਂ ਹੋਣ ਦੇ ਬਾਵਜੂਦ ਉਹ ਕੁਲ ਮਿਲਾ ਕੇ ਬਹੁਤ ਚੰਗਾ ਮਸੀਹੀ ਸੀ! ਕਲੀਸੀਆ ਵਿਚ ਸਾਨੂੰ ਉਤਸ਼ਾਹ ਦੇ ਹੋਰ ਪਾਤਰਾਂ ਦੀ ਲੋੜ ਹੈ।

ਬਰਨਬਾਸ ਅਤੇ ਪੌਲਸ ਦੇ ਵੱਖ ਹੋਣ ਤੇ, ਪ੍ਰਕਾਸ਼ ਸਿੰਦੂ ਪੌਲਸ ਉੱਤੇ ਹੀ ਰਿਹਾ: ‘‘ਪਰ ਪੌਲਸ ਨੇ ਸੀਲਾਸ ਨੂੰ ਚੁਣਿਆ ਅਤੇ ਜਾਂ ਭਾਈਆਂ ਕੋਲੋਂ ਪ੍ਰਮੇਸ਼ਵਰ ਦੀ ਕਿਰਪਾ ਨੂੰ ਸੋਂਪਿਆ ਗਿਆ ਤਾਂ ਉਹ ਤੁਰ ਪਿਆ। ਅਰ ਸੁਰੀਆ ਅਤੇ ਕਿਲਕੀਆ ਵਿਚ ਵਿਰਦਿਆਂ ਹੋਇਆਂ ਉਸ ਨੇ ਕਲੀਸੀਆ ਨੂੰ ਤਕੜੇ ਕੀਤਾ।’’ (ਆਇਤਾਂ 40, 41)।

### **ਕੁਝ ਨਿਚੋੜ**

ਰੁਕ ਕੇ ਕਿਆਫੇ ਲਾਉਣਾ ਚੰਗਾ ਲਗਦਾ ਹੈ ਕਿ ਪੌਲਸ ਅਤੇ ਬਰਨਬਾਸ ਨੇ ਕੀ ਕੀਤਾ ਹੋਵੇਗਾ ਅਤੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ। ਇਹ ਸੋਚਣਾ ਆਖਾ ਨਹੀਂ ਹੈ ਕਿ ਜੇ ਉਨ੍ਹਾਂ ਨੇ ਸਾਡੇ ਪਿਛਲੇ ਦੋ ਪਾਠਾਂ ਵਿਚ ਦਿੱਤੇ ਸੁਝਾ ਮੰਨ ਲਏ ਹੁੰਦੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਮਤਭੇਦ ਦੂਰ ਕਰ ਲਏ ਹੁੰਦੇ। ਫਿਰ ਵੀ ਜੋ ਕੁਝ ਉੱਥੋਂ ਹੋਇਆ, ਲੂਕਾ ਨੇ ਉਹਦਾ ਸੰਖੇਪ ਵਿਚ ਸਾਰ ਹੀ ਦਿੱਤਾ ਅਤੇ ਸਾਡੇ ਲਈ ਉਹ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਅਸੀਂ ਕੋਈ ਨਿਚੋੜ ਕੱਢ ਸਕੀਏ। ਇਸ ਲਈ ਮੈਂ ਭਾਈਆਂ ਵਿਚਕਾਰ ਮਤਭੇਦਾਂ ਬਾਰੇ ਕਈ ਬੁਨਿਆਦੀ ਸੱਚਾਈਆਂ ਨੂੰ ਇਸ ਕਹਾਣੀ ਵਿੱਚੋਂ ਕੱਢਣ ਲਈ ਆਪਣੇ ਆਪ ਨੂੰ ਹੱਦ ਵਿਚ ਹੀ ਰੱਖਾਂਗਾ:

(1) ਭਾਈ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਕਦੇ-ਕਦੇ ਆਪਸ ਵਿਚ ਅਸਹਿਮਤ ਹੋ ਗੀ ਜਾਂਦੇ ਹਨ ਅਤੇ ਅਸਹਿਮਤ ਹੁੰਦੇ ਰਹਿਣਗੇ।<sup>11</sup> ਪੌਲਸ ਅਤੇ ਬਰਨਬਾਸ ਦੋਵੇਂ ਭਲੇ ਲੋਕ ਸਨ, ਪਰ ਇਕ ਦੂਜੇ ਨਾਲ ਅਸਹਿਮਤ ਸਨ। ਕਿਸੇ ਨੇ ਕਿਹਾ ਹੈ ਕਿ ਜੇ ਦੋ ਜਣੇ ਇਕ ਗੱਲ ਤੇ ਸਹਿਮਤ ਹੋਣ ਤਾਂ ਉਨ੍ਹਾਂ ਵਿੱਚੋਂ ਇਕ ਦੀ ਕੋਈ ਲੋੜ ਨਹੀਂ। ਜਦ ਤਕ ਅਸਹਿਮਤੀ ਵੱਸੋਂ ਬਾਹਰ ਨਹੀਂ ਹੋ ਜਾਂਦੀ (ਅਸੀਂ ਪੌਲਸ ਅਤੇ ਬਰਨਬਾਸ ਵਿਚਕਾਰ ਹੋਏ ‘‘ਝਗੜੇ’’ ਲਈ ਉਨ੍ਹਾਂ ਦੀ ਤਾਗੀਫ਼ ਨਹੀਂ ਕਰ ਸਕਦੇ) ਅਤੇ ਜਦ ਤਕ ਅਸਹਿਮਤੀ ਫੈਸਲੇ ਲੈਣ ਦੇ ਵਿਸ਼ਾਂ ਤੇ ਹੈ ਤਦ ਤਕ ਅਸਹਿਮਤੀ ਵਿਚ ਕੁਝ ਵੀ ਗਲਤ ਨਹੀਂ ਹੈ।<sup>12</sup>

(2) ਅਸਹਿਮਤੀ ਦੀਆਂ ਜ਼ਿਆਦਾਤਰ ਗੱਲਾਂ ਵਿਚ ਦੋਹਾਂ ਧਿਰਾਂ ਵਿਚ ਕੁਝ ਸਹੀ ਹੁੰਦਾ ਹੈ ਅਤੇ ਕੁਝ ਗਲਤ/ਪੌਲਸ ਅਤੇ ਬਰਨਬਾਸ ਦੀ ਕਹਾਣੀ ਦਾ ਅਧਿਐਨ ਕਰਨ ਤੇ ਅਸੀਂ ਇਹ ਸਵਾਲ ਪੁੱਛਦੇ ਹਾਂ ਕਿ ‘‘ਉਨ੍ਹਾਂ ਵਿਚ ਸਹੀ ਕੌਣ ਸੀ ਅਤੇ ਗਲਤ ਕੌਣ?’’ ਇਕ ਬੰਦਾ ਆਖਦਾ ਹੈ, ‘‘ਮੇਰੇ ਖਿਆਲ ਨਾਲ ਪੌਲਸ ਸਹੀ ਸੀ। ਮੈਂ ਉਹਦੇ ਹਾਲਾਤ ਵਿੱਚੋਂ ਗੁਜਰ ਚੁੱਕਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਟੁੱਟੇ ਹੋਏ ਸ਼ਤੀਰ ਦਾ ਸਹਾਰਾ ਨਹੀਂ ਲਿਆ ਜਾ ਸਕਦਾ।’’ ਇਕ ਹੋਰ ਜਣਾ

ਜਵਾਬ ਦਿੰਦਾ ਹੈ, ‘‘ਨਹੀਂ। ਬਰਨਬਾਸ ਸਹੀ ਸੀ ਕਿਉਂਕਿ ਮਰਕੁਸ ਪ੍ਰਭੂ ਲਈ ਇਕ ਮਹਾਨ ਕੰਮ ਕਰਨ ਵਾਲਾ ਬਣ ਗਿਆ ਸੀ! ’’ ਲੂਕਾ ਨੇ ਇਹ ਨਹੀਂ ਕਿਹਾ ਕਿ ਕੌਣ ਸਹੀ ਸੀ ਅਤੇ ਕੌਣ ਗਲਤ। ਇਹ ਗੱਲ ਕਿ ਅੰਤਾਕੀਆ ਦੇ ਭਾਈਆਂ ਨੇ ਪੌਲਸ ਅਤੇ ਸੀਲਾਸ ਨੂੰ ਰਸਮੀ ਵਿਦਾਈ ਦਿੱਤੀ (ਆਇਤ 40) ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਨੇ ਪੌਲਸ ਦੀ ਹਮਾਇਤ ਕੀਤੀ (ਘੱਟੋ ਘੱਟ ਇਹ ਕਿ ਉਨ੍ਹਾਂ ਨੇ ਉਹਦੀ ਗੱਲ ਨੂੰ ਗਲਤ ਨਹੀਂ ਠਹਿਰਾਇਆ), ਪਰ ਇਸ ਤੋਂ ਕੋਈ ਨਿਚੋੜ ਨਹੀਂ ਕੱਢਿਆ ਜਾ ਸਕਦਾ।

ਅਸਹਿਮਤੀ ਨੂੰ ਵੱਸੋਂ ਬਾਹਰ ਜਾਣ ਦੇਣ ਵਿਚ ਦੋਹਾਂ ਦੀ ਗਲਤੀ ਸੀ। ਇਕ ਹੋਰ ਅਰਥ ਵਿਚ, ਦੋਵੇਂ ਸਹੀ ਸਨ ਕਿਉਂਕਿ ਪੌਲਸ ਅਤੇ ਬਰਨਬਾਸ ਵਿਸ਼ੇ ਨੂੰ ਦੋ ਵੱਖ-ਵੱਖ ਪੱਖਾਂ ਤੋਂ ਵੇਖ ਰਹੇ ਸਨ। ਪੌਲਸ ਨੇ ਯੂਹੰਨਾ ਮਰਕੁਸ ਨੂੰ ਨਾਲ ਲਿਜਾਣ ਦੀ ਗੱਲ ਨੂੰ ਮਿਸ਼ਨ ਜਾਂ ਪ੍ਰਚਾਰ ਦੇ ਨਜ਼ਰੀਏ ਨਾਲ ਵੇਖਿਆ ਜਦਕਿ ਬਰਨਬਾਸ ਨੇ ਉਸ ਨੂੰ ਇਨਸਾਨੀ ਨਜ਼ਰੀਏ ਨਾਲ ਵੇਖਿਆ। ਪੌਲਸ ਨੂੰ ਡਰ ਸੀ ਕਿ ਮਰਕੁਸ ਨੂੰ ਨਾਲ ਲਿਜਾਣ ਨਾਲ ਟੀਮ ਦੇ ਦੂਜੇ ਲੋਕਾਂ ਦਾ ਹੌਸਲਾ ਟੁੱਟੇਗਾ ਅਤੇ ਉਸ ਨਾਲ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਪਵੇਗੀ।<sup>13</sup> ਬਰਨਬਾਸ ਨੂੰ ਡਰ ਸੀ ਕਿ ਮਰਕੁਸ ਨੂੰ ਨਾ ਲਿਜਾਣ ਨਾਲ ਉਹਦਾ ਹੌਸਲਾ ਡਿੱਗੇਗਾ ਅਤੇ ਬੰਦਾ ਮੁਸ਼ਕਿਲ ਵਿਚ ਪੈ ਜਾਵੇਗਾ। ‘ਪੌਲਸ ਨੇ ਲੋਕਾਂ ਵੱਲ ਵੇਖਿਆ ਅਤੇ ਪੁੱਛਿਆ, ‘ਉਹ ਖੁਦਾ ਦੇ ਕੰਮ ਲਈ ਕੀ ਕਰ ਸਕਦੇ ਹਨ?’ ਜਦ ਕਿ ਬਰਨਬਾਸ ਨੇ ਲੋਕਾਂ ਵੱਲ ਵੇਖ ਕੇ ਪੁੱਛਿਆ, ‘ਖੁਦਾ ਦਾ ਕੰਮ ਉਨ੍ਹਾਂ ਲਈ ਕੀ ਕਰ ਸਕਦਾ ਹੈ?’ ’<sup>14</sup> ਪ੍ਰਭੂ ਦੇ ਕੰਮ ਵਿਚ ਦੋਹਾਂ ਨਜ਼ਰੀਆਂ ਦੀ ਹੀ ਲੋੜ ਹੈ।

ਕਹਿੰਦੇ ਹਨ ਕਿ ‘‘ਜਦ ਦੋ ਜਣੇ ਅਸਹਿਮਤ ਹੋਣ ਤਾਂ ਦੋਵੇਂ ਸਹੀ ਨਹੀਂ ਹੋ ਸਕਦੇ। ਉਨ੍ਹਾਂ ਵਿੱਚੋਂ ਇਕ ਸਹੀ ਹੋਵੇਗਾ ਅਤੇ ਦੂਜਾ ਗਲਤ, ਜਾਂ ਦੋਵੇਂ ਹੀ ਗਲਤ ਹੋਣਗੇ ਪਰ ਦੋਵੇਂ ਹੀ ਸਹੀ ਨਹੀਂ ਹੋ ਸਕਦੇ।’’ ਬਾਈਬਲ ਮੁਤਾਬਕ ਇਹ ਸਿਧਾਂਤ ਸਿੱਖਿਆ ਦੀਆਂ ਗੱਲਾਂ ਬਾਰੇ ਸਹੀ ਹੋਵੇਗਾ ਪਰ ਵਿਚਾਰ ਦੀਆਂ ਗੱਲਾਂ ਵਿਚ ਇਹ ਸਹੀ ਨਹੀਂ ਹੋਵੇਗਾ। ਜੇ ਅਸੀਂ ਨਿੱਜੀ ਪਹਿਲ ਦੀਆਂ ਗੱਲਾਂ ਵਿਚ ਦੂਜਿਆਂ ਨਾਲ ਸਹਿਮਤ ਹੋਣ ਦੇ ਹੱਕ ਨੂੰ ਮੰਨ ਕੇ ਇਸ ਸੰਭਾਵਨਾ ਨੂੰ ਮੰਨ ਲਈ ਕਿ ਦੂਜੇ ਲੋਕ ਵੀ ਸਹੀ ਹੋ ਸਕਦੇ ਹਨ, ਤਾਂ ਸਾਡੇ ਸਬੰਧ ਬਹੁਤ ਮਜ਼ਬੂਤ ਹੋ ਸਕਦੇ ਹਨ!<sup>15</sup>

(3) ਕਈ ਵਾਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਇਕ ਗੱਲ ਤੇ ਸਹਿਮਤ ਹੋਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ ਹਨ ਅਤੇ ਭਾਈਆਂ ਨੂੰ ‘‘ਅਸਹਿਮਤੀ ਨਾਲ ਸਹਿਮਤ’’ ਹੋਣਾ ਪੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਇੰਜ ਨਾ ਹੋਵੇ, ਪਰ ਹੋ ਜਾਂਦਾ ਹੈ। ਅਜਿਹਾ ਹੋ ਜਾਣ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਦੁਖਾਂਤ ਨਹੀਂ ਬਣ ਜਾਂਦਾ। ਜੇ ਦੋਵੇਂ ਧਿਰਾਂ ਉਹੀ ਵਰਤਾਅ ਕਰਨ ਜਿਹੋ ਜਿਹਾ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਤਾਂ ਜ਼ਰੂਰੀ ਨਹੀਂ ਕਿ ਇਸ ਨਾਲ ਦੋਸਤੀ ਖਤਮ ਹੋ ਜਾਵੇ।

(4) ਉਦੋਂ ਵੀ ਜਦ ਭਾਈ ਸਹਿਮਤ ਨਹੀਂ ਹੋ ਸਕਦੇ, ਉਨ੍ਹਾਂ ਨੂੰ ਸਸੀਹੀ ਲੋਕਾਂ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ। ਮਜ਼ਬੂਤ ਇਰਾਦੇ ਵਾਲੇ ਭਾਈਆਂ ਵਿਚ ਮਤਭੇਦਾਂ ਦੀ ਚਰਚਾ ਕਰਨ ਸਮੇਂ ਤਾਂ ਅਫਸੀਆਂ ਦੀ ਕਲੀਸੀਆ ਦੇ ਨਾਂਅ ਲਿਖਿਆ ਪੌਲਸ ਦਾ ਉਪਦੇਸ਼ ਪੜ੍ਹਨ ਦੀ ਲੋੜ ਹੈ:

ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੁਰਜ ਤੁਹਾਡੇ ਕੋਧ ਉੱਤੇ ਨਾ ਛੁੱਬ ਜਾਵੇ! ... ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਸਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਕਿ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ... ਸਭ ਕੁੜੱਤਣ, ਕ੍ਰੋਧ, ਕੋਪ ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇਕ ਦੂਬੇ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ... (ਅਫਸੀਆਂ 4:26, 29, 31, 32; NCV)।

ਕਿਸੇ ਨੇ ਕਿਹਾ ਹੈ, ‘‘ਨਾਪਸੰਦ ਹੋਏ ਬਰਗੈਰ ਵੀ ਅਸੀਂ ਅਸਹਿਮਤ ਹੋ ਸਕਦੇ ਹਾਂ।’’ ਪੌਲਸ ਅਤੇ ਬਰਨਬਾਸ ਇਕ ਦੂਜੇ ਨਾਲ ਸਹਿਮਤ ਹੋਣ ਤੇ ਇਕ ਦੂਸਰੇ ਨਾਲ ਕਿਵੇਂ ਪੇਸ਼ ਆਏ? ਪਹਿਲਾਂ ਤਾਂ ਉਨ੍ਹਾਂ ਨੇ ਪ੍ਰਭੂ ਦੀ ਸੇਵਾ ਕਰਨੀ ਨਹੀਂ ਛੱਡੀ। ਆਮ ਤੌਰ ਤੇ ਇਹ ਵੇਖਿਆ ਜਾਂਦਾ ਹੈ ਕਿ ਜਦ ਕੋਈ ਭਾਈ ਦੂਸਰੇ ਭਾਈ ਤੋਂ ਪਰੋਸ਼ਾਨ ਹੋ ਜਾਂਦਾ ਹੈ ਤਾਂ ਉਸ ਨੂੰ ਪ੍ਰਭੂ ਉੱਤੇ ਛੱਡ ਦਿੰਦਾ ਹੈ। ਦੂਜਾ, ਉਨ੍ਹਾਂ ਨੇ ਇਕ ਦੂਜੇ ਦੇ ਅਸਰ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਪੌਲਸ ਨੇ ਬਰਨਬਾਸ ਦੇ ਵਿਸ਼ਵਾਸ ਵਿਚ ਮਜ਼ਬੂਤੀ ਬਾਰੇ ਸਵਾਲ ਪੁੱਛਣ ਲਈ ਗਲਾਤੀਆ ਵਿਚ ਪਰਚੇ ਵੰਡੇ ਹੋਣ ਜਾਂ ਫਿਰ ਬਰਨਬਾਸ ਨੇ ਕੁਪਰੁਸ ਤੋਂ ਆਉਣ ਵਾਲਿਆਂ ਦੇ ਹੱਥ ਪੌਲਸ ਦੇ ਤਰਸ ਦੀ ਨਿੰਦਾ ਕਰਦੇ ਹੋਏ ਕੋਈ ਚਿੱਠੀ ਭੇਜੀ ਹੋਵੇ। ਤੀਜਾ ਉਨ੍ਹਾਂ ਵਿਚ ਕੋਈ ਗਿਲਾ ਨਹੀਂ ਸੀ। ਉਨ੍ਹਾਂ ਵਿਚ ਅਜਿਹੀ ਕੋਈ ਗੱਲ ਨਾ ਹੋਣ ਕਰਕੇ ਵਕਤ ਨੇ ਉਨ੍ਹਾਂ ਵਿਚ ਪਈ ਦਰਾਰ ਛੇਤੀ ਭਰ ਦਿੱਤੀ ਹੋਵੇਗੀ। ਪੌਲਸ ਨੇ ਕੁਰਿੰਬੀਆਂ ਨੂੰ ਲਿਖਦਿਆਂ ਬਰਨਬਾਸ ਦਾ ਨਾਂ ਲਿਆ (1 ਕੁਰਿੰਬੀਆਂ 9:6)। ਇਸ ਹਵਾਲੇ ਤੋਂ ਲਗਦਾ ਹੈ ਕਿ ਉਨ੍ਹਾਂ ਵਿਚ ਇਕ ਦੂਜੇ ਪ੍ਰਤੀ ਕੋਈ ਗਿਲਾ ਨਹੀਂ ਸੀ; ਇਸ ਤੋਂ ਇਹ ਵੀ ਸੰਕੇਤ ਮਿਲ ਸਕਦਾ ਹੈ ਕਿ ਉਹ ਬਾਅਦ ਵਿਚ ਫਿਰ ਤੋਂ ਮਿਲ ਕੇ ਕੰਮ ਕਰਨ ਲੱਗ ਪਏ<sup>16</sup> ਖੁਦਾ ਸਾਡੀ ਮਦਦ ਕਰੇ ਕਿ ਕਿਸੇ ਭਾਈ ਨਾਲ ਅਸਹਿਮਤੀ ਹੋ ਜਾਣ ਤੇ ਅਸੀਂ ਪੌਲਸ ਅਤੇ ਬਰਨਬਾਸ ਤੋਂ ਸਬਕ ਲਈਏ।

(5) ਜੇ ਅਸੀਂ ਆਪਣਾ ਰਵੱਦੀਆ ਮਸੀਹੀ ਲੋਕਾਂ ਵਰਗਾ ਰੱਖਦੇ ਹਾਂ ਤਾਂ ਖੁਦਾ ਸਾਡੀਆਂ ਖਾਮੀਆਂ ਦੂਰ ਕਰ ਸਕਦਾ ਹੈ ਅਤੇ ਉਸ ਅਸਹਿਮਤੀ ਤੋਂ ਭਲਾਈ ਪੈਦਾ ਕਰ ਸਕਦਾ ਹੈ। ਪੌਲਸ ਅਤੇ ਬਰਨਬਾਸ ਦੀ ਅਸਹਿਮਤੀ ਦਾ ਫੌਰੀ ਨਤੀਜਾ ਇਹ ਸੀ ਕਿ ਇਕ ਨਹੀਂ ਸਗੋਂ ਦੋ ਟੋਲੀਆਂ ਪ੍ਰਚਾਰ ਲਈ ਨਿੱਕਲ ਪਈਆਂ। ਇਹ ਸੁਝਾਅ ਦੇਣਾ ਤਾਂ ਗੁਸਤਾਖੀ ਹੋ ਸਕਦੀ ਹੈ ਕਿ ਪੂਰੇ ਵਾਕਿਆ ਵਿਚ ਪ੍ਰਚਾਰ ਦੇ ਖੇਤਰ ਵਿਚ ਜਾਣ ਲਈ ਦੋ ਟੋਲੀਆਂ ਨੂੰ ਪਵਿੱਤਰ ਆਤਮਾ ਨੇ ਆਪੇ ਤਿਆਰ ਕਰਵਾਇਆ, ਪਰ ਇਹ ਸੁਝਾਅ ਦੇਣਾ ਗਲਤ ਨਹੀਂ ਹੋਵੇਗਾ ਕਿ ਖੁਦਾ ਨੇ ਅਸਹਿਮਤੀ ਨੂੰ ਦੂਰ ਕਰਕੇ ਉਸ ਤੋਂ ਭਲਾਈ ਕੱਢੀ (ਰੋਮੀਆਂ 8:28)। ਮਿਸ਼ਨ ਖੇਤਰ ਵਿਚ ਮੈਂ ਕਈ ਵਾਰ ਪੌਲਸ/ਬਰਨਬਾਸ ਵਾਲੀ ਅਸਹਿਮਤੀ ਨੂੰ ਵੇਖਿਆ ਹੈ, ਦੋਵੇਂ ਇਕੱਠੇ ਕੰਮ ਨਹੀਂ ਕਰ ਸਕਦੇ ਸਨ, ਸੋ ਉਹ ਇਸ ਗੱਲ ਤੇ ਰਾਜੀ ਹੋ ਗਏ ਕਿ ਉਨ੍ਹਾਂ ਨੂੰ ਵੱਖੋਂ ਵੱਖ ਇਲਾਕਿਆਂ ਵਿਚ ਕੰਮ ਕਰਨਾ ਚਾਹੀਦਾ ਹੈ। ਆਮ ਤੌਰ ਤੇ ਵੱਖਰਾ ਹੋਣ ਵਾਲਾ ਆਦਮੀ ਹਮਦਰਦੀ ਰੱਖਣ ਵਾਲਾ ਹੁੰਦਾ ਹੈ ਅਤੇ ਅਖੀਰ ਵਿਚ ਉਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਕ ਦੀ ਥਾਂ ਦੋ ਮੰਡਲੀਆਂ ਕਾਇਮ ਹੋ ਜਾਂਦੀਆਂ ਹਨ ਅਤੇ ਦੋਹਾਂ ਮੰਡਲੀਆਂ ਦੀ ਆਪਸ ਵਿਚ ਪੂਰੀ ਸੰਗਤੀ ਹੁੰਦੀ ਹੈ।

ਪੌਲਸ ਅਤੇ ਬਰਨਬਾਸ ਆਪਣੇ ਮਤਭੇਦਾਂ ਦੇ ਬਾਵਜੂਦ ਖੁਦਾ ਦੀ ਸੇਵਾ ਕਰਦੇ ਰਹੇ, ਇਸ ਕਰਕੇ ਉਸ ਦੇ ਦੂਰਗਾਮੀ ਨਤੀਜੇ ਵੀ ਵਿਹਾਰਕ ਸਨ। ਦੋਹਾਂ ਨੂੰ ਆਪਣੀਆਂ ਕੋਸ਼ਿਸ਼ਾਂ ਵਿਚ ਖੁਦਾ ਵੱਲੋਂ ਬਰਕਤ ਮਿਲੀ। ਅਗਲੇ ਕੁਝ ਪਾਠਾਂ ਵਿਚ ਅਸੀਂ ਪੌਲਸ ਦੀ ਦੂਜੀ ਮਿਸ਼ਨਰੀ ਯਾਤਰਾ ਦਾ ਅਧਿਐਨ ਕਰਾਂਗੇ। ਪੌਲਸ ਅਤੇ ਉਹਦੀ ਨਵੀਂ ਟੋਲੀ ਦੇ ਕਾਮਿਆਂ ਲਈ ਪ੍ਰਭਾਵਸ਼ਾਲੀ ਅਤੇ ਫਲਦਾਇਕ ਦਿਨ ਆਉਣ ਵਾਲੇ ਸਨ। ਉਸੇ ਵੇਲੇ, ਮਰਕੁਸ ਦੀ ਮਦਦ ਕਰਨ ਦੀ ਬਰਨਬਾਸ ਦੀ ਕੋਸ਼ਿਸ਼ ਪ੍ਰਭੂ ਦੇ ਸੇਵਕ ਦੇ ਰੂਪ ਉਹਦੀ ਪੂਰੀ ਤਾਕਤ ਦਾ ਅਹਿਸਾਸ ਦੁਆਉਂਦੀ ਹੈ। ਬਾਈਬਲ ਤੋਂ ਬਾਹਰ ਦੀ ਇਕ ਪਰੰਪਰਾ ਮੁਤਾਬਕ ਮਰਕੁਸ ਮਿਸਰ ਦੇ ਸਿਕੰਦਰੀਆ ਵਿਚ ਗਿਆ ਅਤੇ ਉੱਥੋਂ ਉਸ ਨੇ ਕੰਮ ਸ਼ੁਰੂ ਕੀਤਾ। ਇਹ ਸਹੀ ਹੋਵੇ ਜਾਂ ਨਾ, ਪਰ ਪਰ ਸਾਨੂੰ ਸਿਰਫ਼ ਐਨਾ ਹੀ ਪਤਾ ਹੈ ਕਿ ਬਾਅਦ ਵਿਚ ਮਰਕੁਸ ਪੌਲਸ ਦੇ ਨਾਲ ਕੰਮ ਕਰਨ ਵਾਲਾ ਬਣ ਗਿਆ ਸੀ (1 ਪਤਰਸ 5: 13) ਅਤੇ ਉਸ ਨੇ ਮਰਕੁਸ ਦੇ ਨਾਲ ਨਾਲ ਪ੍ਰਸਿੱਧ ਇੰਜੀਲ ਦੀ ਕਿਤਾਬ ਲਿਖੀ। ਅਖੀਰ ਉਹ ਪੌਲਸ ਨਾਲ ਮਿਲ ਗਿਆ ਸੀ। ਮਰਕੁਸ ਰੋਮ ਵਿਚ ਪੌਲਸ ਦੀ ਪਹਿਲੀ ਕੈਦ ਵੇਲੇ ਉਹਦੇ ਨਾਲ ਸੀ। ਪੌਲਸ ਨੇ ਉਸ ਨੂੰ ‘‘ਪ੍ਰਮੇਸ਼ਵਰ ਦੇ ਗਜ਼ ਲਈ’’ ਆਪਣੇ ਨਾਲ ਕੰਮ ਕਰਨ ਵਾਲਾ ਅਤੇ ‘‘ਤਸੱਲੀ’’ ਦੀ ਵਜ੍ਹਾ ਕਿਹਾ (ਕੁਲੱਸੀਆਂ 4: 10, 11; ਫਿਲੇਮੋਨ 24 ਵੀਂ ਵੇਖੋ)। ਫਿਰ ਵੀ ਦੂਜੀ ਕੈਦ ਦੌਰਾਨ ਆਪਣਾ ਮੌਤ ਤੋਂ ਕੁਝ ਵਕਤ ਪਹਿਲੇ ਤਿਮੋਖਿਉਸ ਵੱਲੋਂ ਪੌਲਸ ਦੀ ਬੇਨਤੀ ਤੋਂ ਬਹੁਤ ਕੁਝ ਪਤਾ ਲਗਦਾ ਹੈ: ‘‘ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ’’ (2 ਤਿਮੋਖਿਉਸ 4: 11)। ਇਕ ਵਕਤ ਸੀ ਜਦ ਪੌਲਸ ਨੂੰ ਲਗਦਾ ਸੀ ਕਿ ਮਰਕੁਸ ਉਹਦੇ ਕਿਸੇ ਕੰਮ ਦਾ ਨਹੀਂ ਹੈ, ਪਰ ਬਾਅਦ ਵਿਚ ਉਹਨੂੰ ਪਤਾ ਲੱਗਾ ਕਿ ਉਹ ਉਹਦੇ ਲਈ ਬਹੁਤ ਛਾਇਦੇਮੰਦ ਹੈ। (ਭਲਾ ਇਹ ਅਜਬ ਗੱਲ ਨਹੀਂ ਕਿ ਖੁਦਾ ਖਾਮੀਆਂ ਨਾਲ ਭਰੇ ਲੋਕਾਂ ਤੋਂ ਕੰਮ ਲੈ ਸਕਦਾ ਹੈ?)

## ਸਾਈ

ਇਕ ਵਾਰ ਮੈਂ ਦੋ ਭੈਣਾਂ ਬਾਰੇ ਪੜ੍ਹਿਆ ਸੀ ਜਿਨ੍ਹਾਂ ਵਿਚ ਬਹੁਤ ਚਿਰ ਪਹਿਲਾਂ ਥੋੜ੍ਹੀ ਜਿਹੀ ਅਸਹਿਮਤੀ ਹੋ ਗਈ ਸੀ (ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਸੀ ਕਿ ਇਹ ਅਸਹਿਮਤੀ ਹੋਈ ਕਿਸ ਗੱਲ ਤੇ ਸੀ)। ਉਹ ਇੱਕੋ ਹੀ ਘਰ ਵਿਚ ਰਹਿੰਦੀਆਂ ਸਨ ਪਰ ਕਈ ਸਾਲ ਤੋਂ ਇਕ ਦੂਜੇ ਨਾਲ ਬੋਲੀਆਂ ਨਹੀਂ ਸਨ। ਉਨ੍ਹਾਂ ਨੇ ਆਪਣੇ ਘਰ ਨੂੰ ਦੋ ਹਿੱਸਿਆਂ ਵਿਚ ਵੰਡਣ ਲਈ ਚਾਕ ਨਾਲ ਚਰਵਾਜ਼ੇ ਅਤੇ ਚੁੱਲ੍ਹੇ ਦੇ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਸੀ। ਉਹ ਇੱਕੋ ਹੀ ਰਸੋਈ ਵਿਚ ਖਾਣਾ ਬਣਾਉਂਦੀਆਂ, ਇੱਕੋ ਹੀ ਮੇਜ਼ ਤੇ ਖਾਣਾ ਖਾਂਦੀਆਂ, ਇੱਕੋ ਹੀ ਬਿਸਤਰੇ ਤੇ ਸੌਂਦੀਆਂ ਸਨ। ਰਾਤ ਨੂੰ ਇਕ ਦੂਜੇ ਦੇ ਘਰਾੜੇ ਸੁਣ ਸਕਦੀਆਂ ਸਨ, ਪਰ ਆਪਸ ਵਿਚ ਗੱਲ ਨਹੀਂ ਕਰਦੀਆਂ ਸਨ।

ਤੁਸੀਂ ਕਹੋਗੇ, ‘‘ਕਿੰਨੀ ਮਾੜੀ ਗੱਲ ਹੈ।’’ ਪਰ ਦੂਨੀਆਂ ਭਰ ਵਿਚ, ਪਰਿਵਾਰਾਂ, ਸਮਾਜਾਂ ਸਾਂਗੋਂ ਕਲੀਸੀਆਵਾਂ ਨੇ ਵੀ ਆਪਣੇ ਵਿਚਕਾਰ ਚਾਕ ਨਾਲ ਇਕ ਲਕੀਰ ਖਿੱਚੀ ਹੋਈ ਹੈ। ਨਹੀਂ, ਮੈਂ ਨਜ਼ਰ ਆਉਣ ਵਾਲੀ ਉਸ ਲਕੀਰ ਦੀ ਗੱਲ ਨਹੀਂ ਕਰ ਰਿਹਾ ਹਾਂ। ਮੈਂ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜੋ ਦੂਜੇ ਲੋਕਾਂ ਨਾਲ ਬੀਤੇ ਸਮੇਂ ਵਿਚ ਹੋਈਆਂ ਅਸਹਿਮਤੀਆਂ ਕਾਰਨ ਕਿਸੇ ਤਰ੍ਹਾਂ ਦਾ ਕੋਈ ਮੇਲਜੋਲ ਨਹੀਂ ਰੱਖਦੇ। ਜੇ ਤੁਸੀਂ ਆਪਣੇ ਆਪ ਨੂੰ ਉਸ ਹਾਲਾਤ ਵਿਚ ਪਾਓ, ਤਾਂ ਮੇਰੀ ਤੁਹਾਡੇ

ਅੱਗੇ ਬੇਨਤੀ ਹੈ ਕਿ ਚਾਕ ਨਾਲ ਖਿੱਚੀਆਂ ਉਨ੍ਹਾਂ ਲਕੀਰਾਂ ਨੂੰ ਮਿਟਾਉਣ ਲਈ ਜੋ ਵੀ ਕਰ ਸਕਦੇ ਹੋ, ਕਰੋ! ‘ਹੋ ਸਕੇ ਤਾਂ ਆਪਣੀ ਵਾਹ ਲੇਂਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ’ (ਰੋਮੀਆਂ 12: 18; NCV)।

ਇਸ ਪਾਠ ਨੂੰ ਜਿੰਨਾ ਹੋ ਸਕੇ ਨਿੱਜੀ ਅਤੇ ਸੰਭਵ ਬਣਾਈ ਹੋ। ਭਲਾ ਇਹ ਹੋ ਸਕਦਾ ਹੈ ਕਿ ਤੁਹਾਡਾ ਕਿਸੇ ਨਾਲ ਬਹੁਤ ਵੱਡਾ ਝਗੜਾ ਹੋਇਆ ਹੋਵੇ? ਤੁਸੀਂ ਕਿਹੋ ਜਿਹਾ ਵਿਹਾਰ ਕਰ ਰਹੇ ਹੋ? ਧਿਆਨ ਦਿਓ ਕਿ ਮੈਂ ਇਹ ਨਹੀਂ ਪੁੱਛਿਆ ਕਿ ‘ਉਹਦਾ ਕਿਹੋ ਜਿਹਾ ਵਿਹਾਰ ਹੈ?’ ਸਗੋਂ ਮੈਂ ਇਹ ਪੁੱਛਿਆ ਹੈ ਕਿ ‘ਤੁਸੀਂ ਕਿਹੋ ਜਿਹਾ ਵਿਹਾਰ ਕਰਦੇ ਹੋ?’ ਉਸ ਗਲਤਫ਼ਹਿਮੀ ਨੂੰ ਦੂਰ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਜੇ ਇਸ ਵੇਲੇ ਕਿਸੇ ਭਾਈ ਨਾਲ ਤੁਹਾਡੀ ਕੋਈ ਅਸਹਿਮਤੀ ਹੈ ਤਾਂ ਮਿਹਰਬਾਨੀ ਕਰਕੇ ਇਸ ਸਬੰਧ ਵਿਚ ਦੁਆ ਕਰਨ ਲਈ ਸਮਾਂ ਕੱਢੋ। ਖੁੜਾ ਦੇ ਸਾਹਮਣੇ ਆਪਣੇ ਪਾਪਾਂ ਨੂੰ ਮੰਨ ਲਓ ਤਾਂ ਜੋ ਉਹ ਤੁਹਾਨੂੰ ਉਸ ਮੁਸ਼ਕਿਲ ਵਿੱਚੋਂ ਕੱਢਣ ਲਈ ਸਮਝ ਅਤੇ ਹਲੀਮੀ ਦੇਵੇ ਅਤੇ ਉਸ ਤੋਂ ਦੂਆ ਕਰੋ ਕਿ ਉਸ ਭਾਈ ਬਾਰੇ ਤੁਹਾਡੇ ਵਿਚਾਰਾਂ ਨੂੰ ਸੁਧਾਰਨ ਲਈ ਤੁਹਾਡਾ ਰਵੱਈਆ ਬਦਲ ਜਾਵੇ।<sup>17</sup>

## ਸਰਮਨ ਨੋਟਸ

ਇਸ ਪਾਠ ਦਾ ਸਿਰਲੇਖ ‘‘ਚਾਕ ਨਾਲ ਖਿੱਚੀਆਂ ਲਕੀਰਾਂ ਨੂੰ ਮਿਟਾ ਦਿਓ’’ ਰੱਖਿਆ ਜਾ ਸਕਦਾ ਹੈ। ਜਾਣ ਪਛਾਣ ਵਿਚ ਉਨ੍ਹਾਂ ਦੋ ਭੈਣਾਂ ਦੀ ਕਹਾਣੀ ਨਾਲ ਸ਼ੁਰੂ ਕਰ ਸਕਦੇ ਹੋ ਜਿਨ੍ਹਾਂ ਨੇ ਆਪਣੇ ਘਰ ਦੇ ਵਿਚਕਾਰ ਚਾਕ ਨਾਲ ਲਕੀਰ ਖਿੱਚੀ ਸੀ। ਪਾਠ ਨੂੰ ਦੋ ਹਿੱਸਿਆਂ ਵਿਚ ਵੰਡ ਲਓ: (1) ‘‘ਚਾਕ ਨਾਲ ਲਕੀਰਾਂ ਖਿੱਚਣਾ’’ (15: 35-39ਓ) ਅਤੇ (2) ‘‘ਚਾਕ ਨਾਲ ਖਿੱਚੀਆਂ ਲਕੀਰਾਂ ਨੂੰ ਮਿਟਾਉਣਾ’’ (15: 39ਅ-41)। ਪਹਿਲੇ ਸਿਰਲੇਖ ਦੇ ਹੇਠਾਂ ‘‘ਕੁਝ ਨਿਚੋੜ੍ਹ’’ ਚੋਂ ਪਹਿਲੇ ਵਾਕ ਦੀ ਵਰਤੋਂ ਕਰ ਸਕਦੇ ਹੋ। ਦੂਜੇ ਸਿਰਲੇਖ ਦੇ ਹੇਠਾਂ ਤੁਸੀਂ ਉਸ ਹਿੱਸੇ ਦੇ ਬਾਕੀ ਸੁਝਾਵਾਂ ਵਿੱਚੋਂ ਕੁਝ ਵਰਤ ਸਕਦੇ ਹੋ।

### ਟਿੱਪਣੀਆਂ

<sup>1</sup> ਲੂੰਕਾ ਵੱਲੋਂ ਰਸੂਲਾਂ ਦੇ ਕੰਮ ਕਿਤਾਬ ਲਿਖਣ ਵੇਲੇ ਤਕ ਬਰਨਬਾਸ ਜ਼ਿੰਦਾ ਹੋਵੇਗਾ, ਅਤੇ ਪੌਲਸ ਵੀ। <sup>2</sup> ਰਾਲਾਤੀਆਂ ਦੀ ਪੱਤਰੀ ਤੇ ਕੋਈ ਪ੍ਰਮਾਣਕ ਟੀਕਾ ਵੇਖੋ। <sup>3</sup> ਸੁਝਾਅ ਦਿੱਤਾ ਗਿਆ ਹੈ ਕਿ ਪੌਲਸ ਅਤੇ ਬਰਨਬਾਸ ਨੇ ਸਿਆਲ 'ਚ ਅੰਤਕੀਆ ਵਿਚ ਕੰਮ ਕੀਤਾ ਜਦ ਸਫਰ ਕਰਨਾ ਅੱਖਾ ਸੀ ਅਤੇ ਪੌਲਸ ਦਾ ਫੈਸਲਾ ਬਸੰਤ ਰੁੱਤੇ ਆਪਿਆ ਜਦ ਇਕ ਵਾਰ ਫੇਰ ਸਫਰ ਕਰਨਾ ਮੁਮਕਨ ਸੀ। ਬੇਸ਼ਕ ਪੌਲਸ ਦੇ ਫੈਸਲੇ ਵਿਚ ਪਵਿੱਤਰ ਆਤਮਾ ਦਾ ਬੜਾ ਹੋਂਦ ਸੀ। <sup>4</sup> ਇਸ ਕਿਤਾਬ ਵਿਚ ਪਹਿਲਾਂ ਆਏ ਪਾਠ ‘‘ਖੁੜਾ ਨੇ ਕਿਨੇ ਵੱਡੇ-ਵੱਡੇ ਕੰਮ ਕੀਤੇ’’ ਵਿੱਚੋਂ ਲਿਆ ਗਿਆ ਹੈ। <sup>5</sup> NASB ਦਾ ਸੰਕੇਤ ਸਹੀ ਹੈ ਕਿ ਮੂਲ ਭਾਸ਼ਾ ਵਿਚ ਕ੍ਰਿਆ ਨਿਰੰਤਰ ਸੀ। <sup>6</sup> ਇਸ ਵਿਚਕਾਰ ਦਾ ਸੁਝਾਅ ਰਿਕ ਐਚਲੇ ਵੱਲੋਂ, 4 ਮਈ 1986 ਨੂੰ ਸਦਰਨ ਹਿੱਲਜ਼ ਚਰਚ ਆਫ ਕ੍ਰਾਈਸਟ, ਅਬਿਲੇਨ, ਟੈਕਸਸ ਵਿਚ ਦਿੱਤੇ ਸੰਦੇਸ਼ ‘‘ਵੈਨ ਬ੍ਰਾਵਜ਼ ਗੈਂਟ ਆਫ ਦਾ ਮਾਰਕ’’ ਵਿਚ ਦਿੱਤਾ ਗਿਆ ਸੀ। <sup>7</sup> ਯਕੀਨ ਹੀ ਉਨ੍ਹਾਂ ਹਵਾਲਿਆਂ ਲਈ ਅਧਿਆਵਾਂ ਅਤੇ ਆਇਤਾਂ ਨੂੰ ਦੁਹਰਾਇਆ ਨਹੀਂ ਗਿਆ ਹੋਵੇਗਾ, ਕਿਉਂਕਿ ਉਸ ਵੇਲੇ ਬਾਈਬਲ ਨੂੰ ਆਇਤਾਂ

ਆਦਿ ਵਿਚ ਨਹੀਂ ਵੰਡਿਆ ਗਿਆ ਸੀ। <sup>8</sup>ਉਸ ਵੇਲੇ ਤਕ ਉਨ੍ਹਾਂ ਦੀ ਬਾਈਬਲ (ਖੁਦਾ ਦੀ ਪੇਰਣਾ ਨਾਲ ਲਿਖੀਆਂ ਗਈਆਂ ਗੱਲਾਂ) ਪੁਰਾਣਾ ਨੇਮ ਹੀ ਸੀ। <sup>9</sup>ਰਸੂਲਾਂ ਦੇ ਕੰਮ 9:26, 27. <sup>10</sup>ਜੇ ਪੌਲਸ ਅਤੇ ਬਰਨਬਾਸ ਨੂੰ ਕੁਪਰਸ ਵਿਚ ਬਹੁਤ ਥਾਵਾਂ ਤੇ ਕਬੂਲ ਕੀਤਾ ਗਿਆ ਜਾਂ ਉਨ੍ਹਾਂ ਨੇ ਉੱਥੋਂ ਕੋਈ ਮੰਡਲੀ ਕਾਇਮ ਕੀਤੀ, ਤਾਂ ਲੂਕਾ ਨੇ ਉਸ ਨੂੰ ਨਹੀਂ ਲਿਖਿਆ। (ਇਸ ਕਿਤਾਬ ਵਿਚ ਪਹਿਲਾਂ ਆਏ 13:6 ਸੰਗਤੀ ਅਤੇ ਨੋਟਸ ਵੇਖੋ)। ਸ਼ਾਇਦ ਬਰਨਬਾਸ ਉਨ੍ਹਾਂ ਲੋਕਾਂ ਨਾਲ ਜਿਨ੍ਹਾਂ ਨਾਲ ਉਹਦਾ ਸੰਪਰਕ ਹੋ ਸਕਿਆ, ਅਗੇ ਅਧਿਐਨ ਲਈ ਵਾਪਸ ਆਇਆ।

<sup>11</sup>ਖਾਸ ਤੌਰ ਤੇ ਇਹ ਇਸ ਲਈ ਸੱਚ ਹੈ ਕਿ ਤੁਹਾਡੇ ਵਿੱਚੋਂ ਦੋ ਮਜ਼ਬੂਤ ਇਗਾਦੇ ਵਾਲੇ ਲੋਕ ਮਿਲ ਕੇ ਕੰਮ ਕਰਨਗੇ ਤਾਂ ਕੁਝ ਨਾ ਕੁਝ ਅਸਹਿਮਤੀ ਤਾਂ ਹੋਵੇਗੀ ਹੀ (ਮੈਨੂੰ ਉਮੀਦ ਹੈ ਕਿ ਤੁਸੀਂ ਘਬਰਾਓ ਨਹੀਂ) ਕਿਉਂਕਿ ਪ੍ਰਚਾਰਕਾਂ ਦਾ ਮਜ਼ਬੂਤ ਇਗਾਦੇ ਵਾਲੇ ਹੋਣਾ ਜ਼ਰੂਰੀ ਹੈ। ਜੋ ਪ੍ਰਚਾਰਕ ਮਜ਼ਬੂਤ ਇਗਾਦੇ ਵਾਲੇ ਨਹੀਂ ਹੁੰਦੇ ਉਹ ਆਮ ਤੌਰ ਤੇ ਪ੍ਰਚਾਰਕ ਹੋਣੇ ਦੀ ਗੱਲ ਵਿਚ ਪਿੱਸ ਕੇ ਪ੍ਰਚਾਰ ਕਰਨਾ ਛੱਡ ਦਿੰਦੇ ਹਨ। <sup>12</sup>ਸਾਡੇ ਲਈ ਬੁਨਿਆਦੀ ਸਿੱਖਿਆ ਉੱਤੇ ਸਹਿਮਤ ਹੋਣਾ ਜ਼ਰੂਰੀ ਹੈ (1 ਭੁਰਿਖੀਆਂ 1:10) ਪਰ ਫੈਸਲਾ ਲੈਣ ਦੀਆਂ ਗੱਲਾਂ ਉੱਤੇ ਸਹਿਮਤ ਹੋਣਾ ਜ਼ਰੂਰੀ ਨਹੀਂ (ਰੋਮੀਆਂ 14)। <sup>13</sup>ਕੰਮ ਸੌਖਾ ਨਹੀਂ ਹੋਣਾ ਸੀ (ਗਲਾਤੀਆ ਦੇ ਕੂਠੀ ਸਿੱਖਿਆ ਦੇਣ ਵਾਲਿਆਂ ਦਾ ਸਾਹਮਣਾ ਕਰਨਾ ਅਤੇ ਫਿਰ ਉਸ ਇਲਾਕੇ ਤੋਂ ਅਗੇ ਉਨ੍ਹਾਂ ਲਈ ਜੋ ਵੀ ਕੰਮ ਕਰਨ ਦੀ ਖੁਦਾ ਦੀ ਯੋਜਨਾ ਸੀ) ਅਤੇ ਪੌਲਸ ਨੂੰ ਲੱਗਾ ਹੋਵੇਗਾ ਕਿ ਮਰਕੁਸ ਫਰ ਛੱਡ ਕੇ ਜਾ ਸਕਦਾ ਹੈ। <sup>14</sup>ਵਾਗੇਨ ਡਬਲਯੂ. ਵਿਧਰਸਬੇ, ਦ ਬਾਈਬਲ ਐਕਸਪੋਜ਼ਿਸ਼ਨ ਕਮੈਂਟਰੀ, ਅੰਕ 1 (ਵੀਟਨ, ਇਲਿਨੋਈਸ਼: ਵਿਕਟਰ ਬੁਕਸ, 1989), 466. <sup>15</sup>ਇਸ ਨਾਲ ਬਹੁਤ ਸਾਰੇ ਘਰਾਂ ਵਿਚ ਸੁਧਾਰ ਆ ਜਾਂਦਾ! <sup>16</sup>ਬਰਨਬਾਸ ਦੂਜੀ ਯਾਤਰਾ ਦੇ ਅਖੀਰ ਵਿਚ ਪੌਲਸ ਨੂੰ ਕੁਰਿਬੁਸ ਵਿਚ ਮਿਲਿਆ ਹੋਵੇਗਾ (ਰਸੂਲਾਂ ਦੇ ਕੰਮ 18) ਪਰ ਅਜਿਹਾ ਲਗਦਾ ਨਹੀਂ। ਫਿਰ ਵੀ ਉਸ ਨੇ ਕੁਰਿਬੁਸ ਜਾ ਉਸ ਦੇ ਨੇੜੇ ਕੰਮ ਕੀਤਾ ਹੋਵੇਗਾ; ਨਹੀਂ ਤਾਂ ਪੌਲਸ ਵੱਲੋਂ ਬਰਨਬਾਸ ਦੇ ਤਨਖਾਹ ਨਾ ਲੈਣ ਦੀ ਗੱਲ ਦਾ ਕੋਈ ਅਰਥ ਨਹੀਂ ਹੋਣਾ ਸੀ। <sup>17</sup>ਜੇ ਇਹ ਪਾਠ ਕਲਾਸ ਜਾਂ ਉਪਦੇਸ਼ ਦੇ ਰੂਪ ਵਿਚ ਵਰਤਿਆ ਜਾਂਦਾ ਹੈ, ਤਾਂ ਸਿਖਾਉਣ ਵਾਲਾ ਕਿਸੇ ਹੋਰ ਦੀ ਦੁਆ ਦੇ ਬਾਅਦ ਇਸ ਸਮੇਂ ਨੂੰ ਸਾਂਤ ਹੋ ਕੇ ਦੁਆ ਲਈ ਰੱਖ ਸਕਦਾ ਹੈ। ਫਿਰ ਵੀ ਜੇ ਅਸੀਂ ਆਪਣੀਆਂ ਮੁਸਕਿਲਾਂ ਦਾ ਹੱਲ ਇਨ੍ਹਾਂ ਗੱਲਾਂ ਅਨੁਸਾਰ ਨਹੀਂ ਕੀਤਾ ਤਾਂ ਸਾਨੂੰ ਦੂਜਿਆਂ ਤੋਂ ਮੇਲ ਕਰਨ ਦੀ ਆਸ ਨਹੀਂ ਰੱਖਣੀ ਚਾਹੀਦੀ।

© 2009 Truth for Today